



KHALSA PRIMARY SCHOOL

Headteacher: Ms P. K. Sehmi

Week beginning: 4th July 2016

Saturday 16th July 2016

As a follow on from the school sports day, Gurdwara committee members have planned various events which will take place on 16th July, between 10.00 and 5.00pm. This will take place in the field behind the school. Please look out for details on the posters which will be around the school.

Dear All,

Firstly I would like to congratulate all our year 6 pupils for their excellent SATS results. You have all made us very proud and set very high standards for future year 6 classes. As you know last week we had our summer mela. The mela was a huge success. We had a great turnout and it was a delight to see the wonderful performances of our children. I wish to thank our parent governors Raman Kaur and Pardeep Sanghera and other parent volunteers including Kulwinder S Randhawa, Mandeep Sanghera, Bitu Toor and Rajwinder Matharu for putting in so much time and effort and making the event such a success. Thank you to Jasmine Kaur for her tireless effort with the raffles, and Kay Kaur for organising great performances with the children. The support from our school staff was also greatly appreciated so thank you all too for the hard work. I would also like to thank the following parents who helped make the Summer Mela food stall a success with their kind donations and hard work on the day.

| | |
|---------------------------------|-------------------------|
| Hardeep Kaur Attwal (Year 6) | Jinder and Baljit |
| Harmeet Kaur (Year 5) | Harsymar Kaur (Year 6) |
| Jasbir K Dhillon (Year 2) | Sukhneet Kaur (Year 4) |
| Simran (Year 5) | Raji Chahal |
| Jeenjit Singh (Reception) | Baljit Bolian (Year 6) |
| Jasbir Chohan (Year 6) | Parmjit Bullar (Year 5) |
| Avneet (Nursery) | Sukwinder Kaur |
| Saanjh (Year 6) | Rupinder Singh |
| Pavan and Hardev (Year 5 & 6) | Bikramjit kaur |
| Ranjot Ghandi (Year 3 & 6) | Jaskirat (Year 1) |
| Gunveen (Year 6) Ramandeep kaur | Jatinder Kaur |
| Mr Toor (Year 6) Parminder Kaur | Tejinder Kaur |
| Harlavleen Kaur (Nursery) | Simarpreet (Year 3) |
| Jaskirat Singh (Nursery) | Meena (Year 6) |
| Jatinder Kaur (Nursery) | Gurpreet Kaur |
| Tajinder Singh (Reception) | Jairaj & Abraj |
| Asleen Kaur (Reception) | Dr Gurvinder Singh |
| Manvir Singh | Jasjet K Thind |
| Navdeep Kaur (Nursery) | |

Thank you again for all your continued support.

Warm Regards

Simranjit Singh Bhinder (Chair of Governors)

Sports Day

Sports Day for Nursery and reception children will take place on

Tuesday 12th July.

Morning Nursery, and Miss Panesar will be participating in the morning from 10.00am- 11.00am.

Afternoon Nursery and Miss Harrid's class will be from 2pm-3pm.

Sports Day Year's 1-5 will take place on Friday 15th July

Year 1 and 2 will be taking part from 9.30am.

Years 3, 4, 5 & 6 will be taking part in the afternoon from 1.30pm

Children will be competing in various sports activities. They will be in teams of different colours. You will need to make sure your child has the correct colour t-shirt to represent their team. We would like to invite parents and governors to attend to watch the children participate in different sports activities. Please note that if it rains, sports day will be postponed.

Art Week

We would like to thank all the children for their creative work for art week. We would like to say a big thank you to Inkquisitive for coming in and teaching the children about his art and how Sikhi has been incorporated in his work.

Parents' Meetings

Thank you to the parents/carers for attending parents' meetings. We hope that you found the meetings useful and were pleased with your child's progress.

Thought of the week

"Until you Spread your wings, You will have no idea how far you can fly"....

ATTENDANCE

Well done to **Guru Tegh Bahadur Sahib Ji's Class** for achieving best attendance for week ending **04/07/2016**

Dates for your diary

| Date | Event |
|-----------|---|
| 12th July | Sports Day PM 2pm-3pm Nursery & Reception Ms Harrid |
| 12th July | Sports Day AM 10am-11am Nursery & Reception Ms Panesar |
| 14th July | Reception trip- Kidzania Year 6 Leavers Picnic- Osterley Park |
| 15th July | Sports day Y1,2,3 AM Y4,5,6 PM |
| 18th July | Year 6 leavers assembly 8:45am |
| 19th July | Guest Speaker for Year 6 |
| 19th July | End of Year Parties PM |
| 20th July | Last day of term |



ਖਾਲਸਾ ਪ੍ਰਾਇਮਰੀ ਸਕੂਲ

ਮੁਖ ਅਧਿਆਪਿਕਾ: ਮਿਸ ਪ. ਕ. ਸਹਿਮੀ

ਹਫ਼ਤੇ ਦਾ ਅਰੰਭ: ੬ ਜੁਲਾਈ ੨੦੧੫



ਸਨਿਚਰਵਾਰ ੧੬ ਜੁਲਾਈ

ਸਕੂਲ ਦੇ ਖੇਡ ਦਿਵਸ ਤੋਂ ਅਗਲੇ ਦਿਨ ਸਨਿਚਰਵਾਰ ੧੬ ਜੁਲਾਈ ਨੂੰ ਗੁਰਦੁਆਰਾ ਕਮੇਟੀ ਨੇ ਸਵੇਰੇ ੧੦ ਵਜੇ ਤੋਂ ਸ਼ਾਮ ੫ ਵਜੇ ਤੱਕ ਕਈ ਈਵੈਂਟ ਕਰਨ ਦੀ ਸਲਾਹ ਬਣਾਈ ਹੈ। ਇਹ ਸਕੂਲ ਦੇ ਪਿਛਲੇ ਮੈਦਾਨ ਵਿਚ ਹੋਣਗੇ। ਸਕੂਲ ਦੁਆਲੇ ਲੱਗੇ ਪੋਸਟਰ ਵੇਖ ਕੇ ਵਧੇਰੇ ਜਾਣਕਾਰੀ ਪ੍ਰਾਪਤ ਕਰਨਾ ਜੀ।

ਸਾਰੇ ਪਿਆਰਿਓ

ਸਭ ਤੋਂ ਪਹਿਲਾਂ ਮੈਂ ਛੇਵੀਂ ਜਮਾਤ ਦੇ ਸਾਰੇ ਬੱਚਿਆਂ ਨੂੰ SATS ਵਿਚ ਬਿਹਤਰੀਨ ਨਤੀਜੇ ਪ੍ਰਾਪਤ ਕਰਨ ਲਈ ਵਧਾਈ ਦਿੰਦਾ ਹਾਂ। ਤੁਸੀਂ ਏਨੀ ਉੱਚੀ ਪ੍ਰਾਪਤੀ ਕਰਕੇ ਭੱਵਿਖ ਵਿਚ ਆਉਣ ਵਾਲੀਆਂ ਜਮਾਤਾਂ ਲਈ ਸ਼ਾਨਾਂ ਮੱਤੀ ਮਿਸਾਲ ਸਥਾਪਿਤ ਕੀਤੀ ਹੈ ਅਤੇ ਸਾਡਾ ਮਾਣ ਵੀ ਵਧਾਇਆ ਹੈ।

ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਪਿਛਲੇ ਹਫ਼ਤੇ ਆਪਾਂ ਗਰਮੀਆਂ ਦਾ ਮੇਲਾ ਲਾਇਆ ਸੀ। ਇਹ ਮੇਲਾ ਇਕ ਵੱਡੀ ਸਫਲਤਾ ਸੀ। ਇਸ ਵਿਚ ਭਰਵਾਂ ਇਕੱਠ ਸੀ ਅਤੇ ਬੱਚਿਆਂ ਦੀਆਂ ਪੇਸ਼ਕਾਰੀਆਂ ਬੜੀਆਂ ਦਿਲ-ਖਿੱਚਵੀਆਂ ਸਨ। ਇਸ ਮੇਲੇ ਨੂੰ ਸਫਲ ਬਣਾਉਣ ਲਈ ਮਾਪੇ ਗਵਰਨਰ ਬੀਬਾ ਰਮਨ ਕੌਰ ਅਤੇ ਸ਼ੀਮਾਨ ਪਰਦੀਪ ਸੰਘੋੜਾ ਅਤੇ ਹੋਰ ਸੇਵਾਦਾਰਾਂ, ਜਿਨ੍ਹਾਂ ਵਿਚ ਸਰਦਾਰ ਕੁਲਵਿੰਦਰ ਸਿੰਘ ਰੰਧਾਵਾ, ਸ਼ੀਮਾਨ ਮਨਦੀਪ ਸੰਘੋੜਾ, ਸ਼ੀਮਾਨ ਬਿੱਟੂ ਤੁਰ ਅਤੇ ਬੀਬਾ ਰਾਜਵਿੰਦਰ ਮਠਾਹੂ ਸ਼ਾਮਿਲ ਹਨ ਦੇ ਦਿਲ ਲਗਾ ਕੇ ਕੀਤੇ ਅਣਥੱਕ ਯਤਨਾਂ ਦੇ ਲਈ ਅਸੀਂ ਦਿਲੋਂ ਧਨਵਾਦੀ ਹਾਂ। ਬੀਬਾ ਜੈਸਮੀਨ ਕੌਰ ਦੇ ਸਿਰਜੀ ਯਤਨਾਂ ਅਤੇ ਬੀਬਾ ਕੇ ਕੌਰ ਦੇ ਰੈਫਲਜ਼ ਅਤੇ ਬੱਚਿਆਂ ਨਾਲ ਮਿਲ ਕੇ ਕੀਤੇ ਅਣਥੱਕ ਯਤਨਾਂ ਲਈ ਅਸੀਂ ਉਨ੍ਹਾਂ ਦੇ ਦਿਲੋਂ ਧਨਵਾਦੀ ਹਾਂ। ਸਕੂਲ ਦੇ ਸਟਾਫ ਦੇ ਸਹਿਯੋਗ ਦੀ ਵੀ ਅਸੀਂ ਖੂਬ ਤਾਰੀਫ਼ ਕਰਦੇ ਹਾਂ। ਅਸੀਂ ਤੁਹਾਡੀ ਸਖ਼ਤ ਮਿਹਨਤ ਲਈ ਧਨਵਾਦੀ ਹਾਂ। ਅਸੀਂ ਉਨ੍ਹਾਂ ਮਾਪਿਆਂ ਦੇ ਵੀ ਧਨਵਾਦੀ ਹਾਂ ਜਿਨ੍ਹਾਂ ਨੇ ਭੋਜਨ ਦੇ ਸਟਾਲਾਂ ਵਿਚ ਮਾਇਆ ਦਾ ਅਤੇ ਆਪਣੀ ਨਿਸ਼ਕਾਮ ਸੇਵਾ ਦਾ ਹਿੱਸਾ ਪਾ ਕੇ ਮੇਲੇ ਦੇ ਇਸ ਦਿਨ ਨੂੰ ਸਫਲ ਬਣਾਇਆ।

| | |
|--|--------------------------|
| ਹਰਦੀਪ ਕੌਰ ਅਟਵਾਲ (੬ਵੀਂ ਜਮਾਤ) | ਜਿੰਦਰ ਅਤੇ ਬਲਜੀਤ |
| ਹਰਮੀਤ ਕੌਰ (ਪਵੀਂ ਜਮਾਤ) | ਹਰਸਿਮਰ ਕੌਰ (੬ਵੀਂ ਜਮਾਤ) |
| ਜਸਬੀਰ ਕੌਰ ਢਿਲੋਂ (੨ਜੀ ਜਮਾਤ) | ਸੁਖਨੀਤ ਕੌਰ (੪ਥੀ ਜਮਾਤ) |
| ਸਿਮਰਨ (ਪਵੀਂ ਜਮਾਤ) | ਰਾਜੀ ਚਾਹਲ |
| ਜੀਨਜਿਤ ਸਿੰਘ (ਰਿਸੈਪ) | ਬਲਜੀਤ ਬੋਲੀਅਨ (੬ਵੀਂ ਜਮਾਤ) |
| ਜਸਬੀਰ ਚੌਹਾਨ (੬ਵੀਂ ਜਮਾਤ) | ਪਰਮਜੀਤ ਭੁੱਲਰ (ਪਵੀਂ ਜਮਾਤ) |
| ਅਵਨੀਤ (ਨਰਸਰੀ) | ਸੁਖਵਿੰਦਰ ਕੌਰ |
| ਸਾਂਝ (੬ਵੀਂ ਜਮਾਤ) | ਰੁਪਿੰਦਰ ਸਿੰਘ |
| ਫਵਨ ਅਤੇ ਹਰਦੇਵ (ਪਜਵੀਂ ਅਤੇ ੬ਵੀਂ ਜਮਾਤ) | ਬਿਕਰਮਜੀਤ ਕੌਰ |
| ਰਨਜੋਤ ਗਾਂਧੀ (੩ਜੀ ਅਤੇ ੬ਵੀਂ ਜਮਾਤ) | ਜਸਕਿਰਤ (੧ਹਿਲੀ ਜਮਾਤ) |
| ਗੁਨਵੀਨ (੬ਵੀਂ ਜਮਾਤ) ਰਮਨਦੀਪ ਕੌਰ | ਜਤਿੰਦਰ ਕੌਰ |
| ਸ਼ੀਮਾਨ ਤੁਰ (੬ਵੀਂ ਜਮਾਤ) ਪਰਮਿੰਦਰ ਕੌਰ | ਤੇਜਿੰਦਰ ਕੌਰ |
| ਹਰਲਵਲੀਨ ਕੌਰ (ਨਰਸਰੀ) | ਸਿਮਰਪ੍ਰੀਤ (੩ਜੀ ਜਮਾਤ) |
| ਜਸਕਿਰਤ ਸਿੰਘ (ਨਰਸਰੀ) | ਮੀਨਾ (੬ਵੀਂ ਜਮਾਤ) |
| ਜਤਿੰਦਰ ਕੌਰ (ਨਰਸਰੀ) | ਗੁਰਪ੍ਰੀਤ ਕੌਰ |
| ਤਾਜਿੰਦਰ ਸਿੰਘ (ਰਿਸੈਪਸ਼ਨ) | ਜੈਰਾਜ ਅਤੇ ਅਭਿਰਾਜ |
| ਅੰਸ਼ਲੀਨ (ਰਿਸੈਪਸ਼ਨ) | ਡਾ: ਗੁਰਵਿੰਦਰ ਸਿੰਘ |
| ਮਨਵੀਰ ਸਿੰਘ | ਜਸਜੋਤ ਕ. ਥਿੰਦ |
| ਨਵਦੀਪ ਕੌਰ (ਨਰਸਰੀ) | |
| ਤੁਹਾਡੇ ਲਗਾਤਾਰ ਸਹਿਯੋਗ ਲਈ ਦਿਲੀ ਧਨਵਾਦ ਹੈ। | |
| ਨਿੱਘੇ ਸਤਿਕਾਰ ਸਹਿਤ | |
| ਸਿਮਰਨਜੀਤ ਸਿੰਘ ਭਿੰਡਰ (ਪ੍ਰਧਾਨ ਗਵਰਨਰ) | |

ਮਾਪਿਆਂ ਦੀਆਂ ਮੁਲਾਕਾਤਾਂ

ਮਾਪਿਆਂ ਅਤੇ ਦੇਖਭਾਲ ਕਰਤਾਵਾਂ ਦਾ ਧਨਵਾਦ ਹੈ ਜਿਹੜੇ ਕਿ ਮਾਪਿਆਂ ਦੀਆਂ ਮੁਲਾਕਾਤਾਂ ਵਿਚ ਸ਼ਾਮਿਲ ਹੋਏ। ਅਸੀਂ ਉਮੀਦ ਕਰਦੇ ਹਾਂ ਕਿ ਇਹ ਮੁਲਾਕਾਤਾਂ ਆਪ ਜੀ ਲਈ ਲਾਹੇਵੰਦ ਰਹੀਆਂ ਅਤੇ ਆਪ ਜੀ

ਖੇਡ ਦਿਵਸ

ਨਰਸਰੀ ਅਤੇ ਰਿਸੈਪਸ਼ਨ ਦਾ ਖੇਡ ਦਿਵਸ ਮੰਗਲਵਾਰ ੧੨ ਜੁਲਾਈ ਨੂੰ ਮਨਾਇਆ ਜਾਵੇਗਾ।

ਸਵੇਰ ਦੀ ਨਰਸਰੀ ਅਤੇ ਮਿਸ ਪਾਨੇਸਰ ਦੀ ਜਮਾਤ ਸਵੇਰੇ ੧੦.੦੦ ਤੋਂ ੧੧ ਵਜੇ ਤੱਕ ਭਾਗ ਲੈਣਗੇ।

ਦੁਪਿਹਰ ਦੀ ਨਰਸਰੀ ਅਤੇ ਮਿਸ ਹੈਰਿਡ ਦੀ ਜਮਾਤ ੧ ਤੋਂ ੨ ਵਜੇ ਤੱਕ ਭਾਗ ਲੈਣਗੇ।

੧ਹਿਲੀ ਤੋਂ ਪਜਵੀਂ ਤੱਕ ਦਾ ਖੇਡ ਦਿਵਸ ਸ਼ੁਕਰਵਾਰ ੧੫ ਜੁਲਾਈ ਨੂੰ ਮਨਾਇਆ ਜਾਵੇਗਾ।

੧ਹਿਲੀ ਅਤੇ ੨ਜੀ ਸਵੇਰੇ ੯.੩੦ ਤੋਂ ਭਾਗ ਲੈਣਗੀਆਂ।

੩ਜੀ, ੪ਥੀ, ਪਜਵੀਂ ਅਤੇ ਛੇਵੀਂ ਦੁਪਿਹਰ ੧.੩੦ ਤੋਂ ਭਾਗ ਲੈਣਗੀਆਂ।

ਬੱਚੇ ਵੱਖੋ ਵੱਖਰੇ ਖੇਡ ਮੁਕਾਬਲਿਆਂ ਵਿਚ ਭਾਗ ਲੈਣਗੇ। ਉਹ ਰੰਗਾਂ ਤੇ ਆਧਾਰਿਤ ਟੀਮਾਂ ਵਿਚ ਸਜੇ ਹੋਣਗੇ। ਆਪ ਜੀ ਕਿਰਪਾ ਕਰਕੇ ਯਕੀਨੀ ਬਣਾਉਣਾ ਕਿ ਆਪ ਜੀ ਦਾ ਬੱਚਾ/ਬੱਚੀ ਆਪਣੀ ਹੀ ਟੀਮ ਦੇ ਰੰਗ ਦੀ ਟੀ ਸ਼ਰਟ ਪਹਿਨਣ। ਅਸੀਂ ਮਾਪਿਆਂ ਅਤੇ ਗਵਰਨਰ ਸਾਹਿਬਾਨ ਨੂੰ ਨਿੱਘਾ ਸੱਦਾ ਦਿੰਦੇ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਵੱਖੋ ਵੱਖਰੇ ਖੇਡ ਮੁਕਾਬਲਿਆਂ ਵਿਚ ਭਾਗ ਲੈਂਦਿਆਂ ਦੇਖਣ ਆਉਣ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਨ। ਕਿਰਪਾ ਕਰਕੇ ਨੋਟ ਕਰਨਾ ਕਿ ਜੇਕਰ ਇਸ ਦਿਨ ਮੀਂਹ ਪਿਆ ਤਾਂ ਖੇਡ ਦਿਵਸ ਅੱਗੇ ਪਾ ਦਿੱਤਾ ਜਾਵੇਗਾ।

ਕਲਾ ਦਾ ਹਫ਼ਤਾ

ਕਲਾ ਦੇ ਹਫ਼ਤੇ ਵਿਚ ਸਿਰਜੀਆਂ ਕਲਾ ਕਿਰਤਾਂ ਲਈ ਅਸੀਂ ਬੱਚਿਆਂ ਦੇ ਦਿਲੋਂ ਧਨਵਾਦੀ ਹਾਂ। ਇਨਕੁਇਜੀਟਿਵ ਵਲੋਂ ਆਉਣ ਅਤੇ ਬੱਚਿਆਂ ਨੂੰ ਆਪਣੀ ਕਲਾ ਸਿਖਾਉਣ ਅਤੇ ਇਹ ਵੀ ਸਾਂਝ ਪਾਉਣ ਲਈ ਧਨਵਾਦ ਹੈ ਕਿ ਉਨ੍ਹਾਂ ਦੀ

ਇਸ ਹਫ਼ਤੇ ਦਾ ਵਿਚਾਰ

ਜਦੋਂ ਤੱਕ ਤੁਸੀਂ ਆਪਣੇ ਪਰ ਨਹੀਂ ਫੈਲਾ ਲੈਂਦੇ, ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਤੁਸੀਂ ਕਿੰਨੀ ਦੂਰ ਤੱਕ ਉੱਡ ਸਕਦੇ ਹੋ।

ਹਾਜ਼ਰੀ

੦੩/੦੭/੧੫ ਨੂੰ ਸਮਾਪਤ ਹੋਏ ਹਫ਼ਤੇ ਬਿਹਤਰੀਨ ਹਾਜ਼ਰੀ ਲਈ ਗੁਰੂ ਹਰਰਾਏ ਸਾਹਿਬ ਜੀ ਜਮਾਤ ਨੂੰ ਸ਼ਾਬਾਸ਼ ਹੋ।

ਡਾਇਰੀ ਲਈ ਤਾਰੀਖਾਂ

| Date | Event |
|----------|--|
| ੧੨ ਜੁਲਾਈ | ਖੇਡ ਦਿਵਸ ਦੁਪਿਹਰ ਦੀ ਨਰਸਰੀ ਅਤੇ ਮਿਸ ਹੈਰਿਡ ਦੀ ਰਿਸੈਪਸ਼ਨ ਜਮਾਤ |
| ੧੨ ਜੁਲਾਈ | ਖੇਡ ਦਿਵਸ ਸਵੇਰ ਦੀ ਨਰਸਰੀ ਅਤੇ ਮਿਸ ਪਾਨੇਸਰ ਦੀ ਰਿਸੈਪਸ਼ਨ ਜਮਾਤ |
| ੧੪ ਜੁਲਾਈ | ਰਿਸੈਪਸ਼ਨ ਦੀ ਸੈਰ-ਕਿਡਜੈਨੀਆ ਛੇਵੀਂ ਜਮਾਤ ਦੀ ਪਿਕਨਿਕ-ਔਸਟਰਲੀ ਪਾਰਕ |
| ੧੫ ਜੁਲਾਈ | ਖੇਡ ਦਿਵਸ ਸਵੇਰੇ ਜਮਾਤਾਂ ੧, ੨, ੩ ਦੁਪਿਹਰੇ ਜਮਾਤਾਂ ੪, ੫, ੬ |
| ੧੮ ਜੁਲਾਈ | ਸਵੇਰੇ 8.45 ਤੇ ਛੇਵੀਂ ਦੀ ਵਿਦਾਇਗੀ ਸਭਾ |
| ੧੯ ਜੁਲਾਈ | ਛੇਵੀਂ ਜਮਾਤ ਲਈ ਮਹਿਮਾਨ ਵਕਤਾ |
| ੧੯ ਜੁਲਾਈ | ਦੁਪਿਹਰ ਦੇ ਸਮੇਂ ਸਾਲ ਦੇ ਅਖੀਰ ਦੀਆਂ ਪਾਰਟੀਆਂ |
| ੨੦ ਜੁਲਾਈ | ਟਰਮ ਦਾ ਆਖ਼ਰੀ ਦਿਨ |

Khalsa Primary School - Norwood Green Road, Southall, Middlesex, UB2 4LA.

Phone: 020 8574 9045; Fax: 020 8574 0108; E-mail: info@khalsa.ealing.sch.uk; Website: www.khalsaschool.co.uk